

 Print Page

Sri Guru Granth Sahib

Displaying 88 of

ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥

Sathigur Saevae Aapanaa So Sir Laekhai Laae ||

Those who serve their True Guru are certified and accepted.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧

Sri Raag Guru Amar Das

ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥

Vichahu Aap Gavaae Kai Rehan Sach Liv Laae ||

They eradicate selfishness and conceit from within; they remain lovingly absorbed in the True One.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧

Sri Raag Guru Amar Das

ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥

Sathigur Jinee N Saeviou Thinaa Birathhaa Janam Gavaae ||

Those who do not serve the True Guru waste away their lives in vain.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧

Sri Raag Guru Amar Das

ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੁ ਨ ਜਾਇ ॥੧॥

Naanak Jo This Bhaavai So Karae Kehanaa Kishhoo N Jaae ||1||

O Nanak, the Lord does just as He pleases. No one has any say in this. ||1||

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੨

Sri Raag Guru Amar Das

ਮਃ ੩ ॥

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮

ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥

Man Vaekaaree Vaerriaa Vaekaaraa Karam Kamaae ||

With the mind encircled by wickedness and evil, people do evil deeds.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੩

Sri Raag Guru Amar Das

ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

Dhoojai Bhaae Agiaanee Poojadhah Dharageh Milai Sajaae ||

The ignorant worship the love of duality; in the Lord's Court they shall be punished.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੩

Sri Raag Guru Amar Das

ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥

Aatham Dhaeo Poojeeai Bin Sathigur Boojh N Paae ||

So worship the Lord, the Light of the soul; without the True Guru, understanding is not obtained.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੪

Sri Raag Guru Amar Das

ਜਪੁ ਤਪੁ ਸੰਜਮੁ ਭਾਣਾ ਸਤਿਗੁਰੁ ਕਾ ਕਰਮੀ ਪਲੈ ਪਾਇ ॥

Jap Thap Sanjam Bhaanaa Sathiguroo Kaa Karamee Palai Paae ||

Meditation, penance and austere self-discipline are found by surrendering to the True Guru's Will. By His Grace this is received.

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੪

Sri Raag Guru Amar Das

ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥

Naanak Saevaa Surath Kamaavanee Jo Har Bhaavai So Thhaae Paae ||2||

O Nanak, serve with this intuitive awareness; only that which is pleasing to the Lord is approved. ||2||

ਸਿਰੀਰਾਗੁ ਵਾਰ (ਮਃ ੪) (੧੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੫

Sri Raag Guru Amar Das

ਪਉੜੀ ॥

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥

Har Har Naam Japahu Man Maerae Jith Sadhaa Sukh Hovai Dhin Raathee ||

Chant the Name of the Lord, Har, Har, O my mind; it will bring you eternal peace, day and night.

ਸਿਰੀਰਾਗੁ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੫

Sri Raag Guru Amar Das

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥

Har Har Naam Japahu Man Maerae Jith Simarath Sabh Kilavikh Paap Lehaathee ||

Chant the Name of the Lord, Har, Har, O my mind; meditating on it, all sins and misdeeds shall be erased.

ਸਿਰੀਰਾਗੁ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੬

Sri Raag Guru Amar Das

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥

Har Har Naam Japahu Man Maerae Jith Dhaaladh Dhukh Bhukh Sabh Lehi Jaathee ||

Chant the Name of the Lord, Har, Har, O my mind; through it, all poverty, pain and hunger shall be removed.

ਸਿਰੀਰਾਗੁ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੭

Sri Raag Guru Amar Das

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥

Har Har Naam Japahu Man Maerae Mukh Guramukh Preeth Lagaathee ||

Chant the Name of the Lord, Har, Har, O my mind; as Gurmukh, declare your love.

ਸਿਰੀਰਾਗੁ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੭

Sri Raag Guru Amar Das

ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

Jith Mukh Bhaag Likhiaa Dhhur Saachai Har Thith Mukh Naam Japaathee ||13||

One who has such pre-ordained destiny inscribed upon his forehead by the True Lord, chants the Naam, the Name of the Lord. ||13||

ਸਿਰੀਰਾਗੁ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੮

Sri Raag Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

Sathigur Jinee N Saeviou Sabadh N Keetho Veechaar ||

Those who do not serve the True Guru, and who do not contemplate the Word of the Shabad

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੯

Sri Raag Guru Amar Das

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

Anthar Giaan N Aaeiou Mirathak Hai Sansaar ||

-spiritual wisdom does not enter into their hearts; they are like dead bodies in the world.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੯

Sri Raag Guru Amar Das

ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥

Lakh Chouraaseeh Faer Paeiaa Mar Janmai Hoe Khuaar ||

They go through the cycle of 8.4 million reincarnations, and they are ruined through death and rebirth.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੦

Sri Raag Guru Amar Das

ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥

Sathigur Kee Saevaa So Karae Jis No Aap Karaaeae Soe ||

He alone serves the True Guru, whom the Lord Himself inspires to do so.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੧

Sri Raag Guru Amar Das

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥

Sathigur Vich Naam Nidhhaan Hai Karam Paraapath Hoe ||

The Treasure of the Naam is within the True Guru; by His Grace, it is obtained.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੧

Sri Raag Guru Amar Das

ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥

Sach Rathae Gur Sabadh Sio Thin Sachee Sadhaa Liv Hoe ||

Those who are truly attuned to the Word of the Guru's Shabad-their love is forever True.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੨

Sri Raag Guru Amar Das

ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥

Naanak Jis No Maelae N Vishhurrai Sehaj Samaavai Soe ||1||

O Nanak, those who are united with Him shall not be separated again. They merge imperceptibly into God. ||1||

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੨

Sri Raag Guru Amar Das

ਮਃ ੩ ॥

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮

ਸੋ ਭਗਉਤੀ ਜਣ ਭਗਵੰਤੈ ਜਾਣੈ ॥

So Bhagouthee Juo Bhagavanthai Jaanai ||

One who knows the Benevolent Lord God is the true devotee of Bhagaautee.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੩

Sri Raag Guru Amar Das

ਗੁਰ ਪਰਸਾਦੀ ਆਪੁ ਪਛਾਣੈ ॥

Gur Parasaadhee Aap Pashhaanai ||

By Guru's Grace, he is self-realized.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੩

Sri Raag Guru Amar Das

ਧਾਵਤੁ ਰਾਖੈ ਇਕਤੁ ਘਰਿ ਆਣੈ ॥

Dhaavath Raakhai Eikath Ghar Aanai ||

He restrains his wandering mind, and brings it back to its own home within the self.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੩

Sri Raag Guru Amar Das

ਜੀਵਤੁ ਮਰੈ ਹਰਿ ਨਾਮੁ ਵਖਾਣੈ ॥

Jeevath Marai Har Naam Vakhaanai ||

He remains dead while yet alive, and he chants the Name of the Lord.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੪

Sri Raag Guru Amar Das

ਐਸਾ ਭਗਉਤੀ ਉਤਮੁ ਹੋਇ ॥

Aisaa Bhagouthee Outham Hoe ||

Such a Bhagaautee is most exalted.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੪

Sri Raag Guru Amar Das

ਨਾਨਕ ਸਚਿ ਸਮਾਵੈ ਸੋਇ ॥੨॥

Naanak Sach Samaavai Soe ||2||

O Nanak, he merges into the True One. ||2||

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧ ਪੰ. ੧੪

Sri Raag Guru Amar Das

ਮਃ ੩ ॥

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧

ਅੰਤਰਿ ਕਪਟੁ ਭਗਉਤੀ ਕਹਾਏ ॥

Anthar Kapatt Bhagouthee Kehaaeae ||

He is full of deceit, and yet he calls himself a devotee of Bhagaautee.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੫

Sri Raag Guru Amar Das

ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥

Paakhandd Paarabreham Kadhae N Paaeae ||

Through hypocrisy, he shall never attain the Supreme Lord God.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੫

Sri Raag Guru Amar Das

ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥

Par Nindhaa Karae Anthar Mal Laaeae ||

He slanders others, and pollutes himself with his own filth.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੫

Sri Raag Guru Amar Das

ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥

Baahar Mal Dhhovai Man Kee Jooth N Jaaeae ||

Outwardly, he washes off the filth, but the impurity of his mind does not go away.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੬

Sri Raag Guru Amar Das

ਸਤਸੰਗਤਿ ਸਿਉ ਬਾਦੁ ਰਚਾਏ ॥

Sathasangath Sio Baadh Rachaaeae ||

He argues with the Sat Sangat, the True Congregation.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੬

Sri Raag Guru Amar Das

ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥

Anadhin Dhukheea Dhoojai Bhaae Rachaaeae ||

Night and day, he suffers, engrossed in the love of duality.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੭

Sri Raag Guru Amar Das

ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥

Har Naam N Chaethai Bahu Karam Kamaaeae ||

He does not remember the Name of the Lord, but still, he performs all sorts of empty rituals.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੭ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੭

Sri Raag Guru Amar Das

ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥

Poorab Likhiaa S Maettanaa N Jaaee ॥

That which is pre-ordained cannot be erased.

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੭

Sri Raag Guru Amar Das

ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥

Naanak Bin Sathigur Saevae Mokh N Paaee ॥3॥

O Nanak, without serving the True Guru, liberation is not obtained. ॥3॥

ਸਿਰੀਰਾਗੁ ਵਾਰ (ਮਃ ੪) (੧੪) ਸ. (੩) ੩:੯ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੮

Sri Raag Guru Amar Das

ਪਉੜੀ ॥

Pourree ॥

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮

ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥

Sathigur Jinee Dhhiaaeiaa Sae Karr N Savaahee ॥

Those who meditate on the True Guru shall not be burnt to ashes.

ਸਿਰੀਰਾਗੁ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੮

Sri Raag Guru Amar Das

ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥

Sathigur Jinee Dhhiaaeiaa Sae Thripath Aghaahee ॥

Those who meditate on the True Guru are satisfied and fulfilled.

ਸਿਰੀਰਾਗੁ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੯

Sri Raag Guru Amar Das

ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥

Sathigur Jinee Dhhiaaeiaa Thin Jam Ddar Naahee ॥

Those who meditate on the True Guru are not afraid of the Messenger of Death.

ਸਿਰੀਰਾਗੁ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ: ਅੰਗ ੮੮ ਪੰ. ੧੯

Sri Raag Guru Amar Das